

October 21, 2022

BSE Limited
Phiroze Jeejeebhoy Towers
Dalal Street
Mumbai – 400 021

National Stock Exchange of India Limited Exchange Plaza, Bandra Kurla Complex, Bandra (East)

Mumbai – 400 051

Scrip Code: 500271 Scrip Code: MFSL

Dear Sir/Madam.

Sub.: <u>Disclosure under Listing Regulations – Notice published in Newspapers regarding publishing of Un-audited Financial Results</u>

Dear Sir/Madam,

Further to our letter dated October 19, 2022 pursuant to Regulation 47 of SEBI (Listing Obligations and Disclosure Requirements), Regulations 2015, please find enclosed copies of publication in newspapers regarding publishing of un-audited financial results (both standalone and consolidated) for the quarter and half year ended September 30, 2022.

You are requested to take the aforesaid on record.

Thanking you,

Yours faithfully,

For Max Financial Services Limited

V. Krishnan Company Secretary

Encl: As above





ITC beats Street with 21% jump in Q2 profit

Co expects consumption to rise led by cooling inflation, normal rains

feedback@livemint.com **NEW DELHI**

iversified conglomerate ITC Ltd on Thursday beat street estimates to post a 20.7% rise in September quarter net profit, as it sold more cigarettes and its hotels business benefitted from greater domestic travel.

Net profit at the country's largest cigarette maker rose to ₹4,466.06 crore in the three months ended 30 September from the ₹3,697.18 crore a year ago. A Bloomberg poll of analysts had forecast a net profit of ₹4,095.60

The maker of Aashirvaad wheat flour and Savlon soaps recorded standalone revenue of ₹17,159.56 crore in the quarter, up 26.6% from ₹13,553.52 crore in the year-ago period. The company reported revenue growth across verticals.

However, revenue was down from the June quarter.

The company reported earnings before interest, tax, depreciation and amortization (Ebitda) of ₹5,860 crore, up 27% from a year ear-

THE pick-up in

offset inflationary

festive season linked

The pick-up in festive season linked demand helped offset inflationary headwinds that weighed on consumption expenditure, ITC said in a filing to stock exchanges.

ITC expects a pick-up in consumption expenditure in the second half of the year led by moderation in inflation, coupled with a normal monsoon in most parts of the country, and proactive intervention by the government and the central bank.

The cigarette business recovered further in the September quarter,



The FMCG (non-cigarettes) businesses grew 21% over the year; staples and convenience foods recorded robust growth.

REVENUES at the

company's hotels

81.8% during the

with revenue growing 23.2% to ₹6,953.80 crore from ₹5641.72 crore a year earlier. Volumes grew, too, in what analysts have termed a "positive surprise"

"ITC cigarette volumes beat versus ours and street estimates with volume growth of 22% year-on-year," said

SEASON OF CHEER

THE cigarette

in September

growing 23.2%

Nuvama Institutional Equities.

business recovered

quarter, with revenue

Abneesh Roy, executive director,

The FMCG (non-cigarettes) busi-

nesses grew 21% over the year; staples

and convenience foods recorded

robust growth mainly driven by bis-

cuits, atta and noodles, the company

said. In the personal care portfolio, fragrances registered strong growth

while the Fiama and Vivel range of

The hygiene segment was subdued while remaining significantly ahead

of pre-pandemic levels, it said. Revenues at the company's hotels business, a sector that has benefitted

personal wash products performed

from the lifting of restrictions on mobility, jumped 81.8% during the quarter.

> "Average room rate and occupancy ahead of pre-pandemic levels driven by retail (packages), leisure, weddings and MICE segments.

Domestic business travel continues to witness progressive normalisation; inbound foreign travel has also picked up," according to the company. Meanwhile, the company's paperboards, paper and packaging segment revenue was up 25% during the quarter. Revenue for the agriculture business was up 44.0% year-on-year driven by wheat, rice and leaf tobacco exports.

'LIC may recover its investment in IDBI Bank'

feedback@livemint.com

tate-owned insurance behemoth LIC is expected to recover its ₹21,624 crore investment it had made in IDBI Bank as share prices are likely to rebound to 2019 levels by the time the lender is privatised, an official

CORPORATE

The official said that since the commencement of the IDBI Bank privatization process in May last year, the share price has jumped from ₹35 a share to ₹45 a piece cur-

"We are expecting IDBI Bank scrip to move up further. The price is expected to move up closer to the price at which LIC had picked up stake in 2019," the official said.

The government and Life Insurance Corp (LIC) together hold 94.72% in IDBI Bank. Of this, LIC's holding is 49.24%, while the government holds the rest 45.48% stake. Public share-

LIC had bought a 51% stake in IDBI Bank in 2019 for ₹21,624 crore at an average price of ₹61 price of ₹61 per per share. Following a QIP issue in December 2020, the stake of LIC came

holders hold 5.28%.

down to 49%. Besides, the government and LIC together infused ₹9,300 crore in IDBI Bank to bring it out of RBI's Prompt Corrective Action (PCA)

"IDBI Bank privatisation will be a win-win for both the government and LIC," the official added. Shares of IDBI Bank closed at ₹44.95, up 2.16% over previous close on the BSE.

LIC had bought At the current market price, sale of a 51% stake in 61% stake would fetch IDBI Bank in 2019 about ₹29,000 crore for ₹21,624 crore to the exchequer. at an average The announce-

ment of IDBI Bank privatisation was first made in the Union Budget of 2021-22, following which the Cabinet Com-

mittee on Economic Affairs gave in-principle approval for strategic disinvestment and transfer of $management\,control\,in\,May\,202l.$ On 7 October, the government invited EoIs from investors for buying 60.72% stake, along with management control, in IDBI Bank and set 16 December deadline for submitting preliminary

The Department of Investment and Public Asset Management (DIPAM), while inviting Expressions of Interest (EoI) from potential investors, said that the potential investor should have a minimum net worth of ₹22,500 crore, must report net profit in 3 out of the past 5 years to be eligible for bidding for IDBI Bank and a maximum of 4 members would be allowed in a consortium.

The successful bidder would be required to mandatorily lock-in at least 40% of the equity capital for 5 years from the date of acquisition.



STATEMENT OF FINANCIAL RESULTS FOR THE QUARTER ENDED SEPTEMBER 30, 2022

share

				(,
	Standalone			Consolidated		
	3 months ended 30.09.2022	3 months ended 30.09.2021	Year ended 31.03.2022	3 months ended 30.09.2022	3 months ended 30.09.2021	Year ended 31.03.2022
Particulars	(Unaudited)	(Unaudited)	(Audited)	(Unaudited)	(Unaudited)	(Audited)
Total income from operations (net)	17.85	14.85	202.06	9,322.59	9,327.37	31,187.58
Net Profit/(loss) for the period (before Tax, Exceptional and/or Extraordinary items)	7.59	5.13	147.08	73.83	49.89	388.65
Net Profit/(loss) for the period before tax (after Exceptional and/or Extraordinary items)	7.59	5.13	147.08	73.83	49.89	388.65
Net Profit/(loss) for the period after tax (after Exceptional and/or Extraordinary items)	4.79	3.53	102.62	61.61	47.65	318.40
Total comprehensive income for the period (Comprising Profit/(Loss) for the period (after tax) and Other Comprehensive Income (after tax))	4.80	3.99	102.98	62.03	45.01	306.49
6. Paid-up equity share capital (Face Value Rs. 2 Per Share)	69.02	69.02	69.02	69.02	69.02	69.02
 Reserves excluding revaluation reserve as per balance sheet of previous accounting year 	-	-	6,680.57	-	-	3,865.59
8. Earnings per share (of Rs. 2 each) (not annualised)	0.44	0.40	0.07	4.40	4.45	7.04
a) Basic (Rs.)	0.14	0.10	2.97	1.49	1.15	7.34

b) Diluted (Rs.)

The above is an extract of the detailed format of financial results for the quarter and six months ended September 30, 2022 filed with the Stock Exchanges under Regulation 33 of the SEBI (Listing Obligations and Disclosure Requirements) Regulation 2015. The full format of the quarter and six months ended Financial Results are available on the Stock Exchange website, www.nsei Company's website www.maxfinancialservices.com

Date: October 19, 2022 Place: Gurugram



By Order of the Board Mohit Talwar Managing Director



Benefits up to ₹1 00 000*

DC quick charging 57 min⁻

AC wall box charging 6 h 10 min~

Service vehicle to vehicle charging support*

Max torque 395*Nm **Instant Acceleration** 0-100km/h in 9.7s*** **Driving Range** 452^{km}



Official Partner




160000 km²









NORTH DELHI

UNITY (Shalimar Place) 9643332012

SUNRISE (Opp. Mother Dairy Plant) 9871952249

EAST DELHI

TRIUMPH (Janakpuri) 9311865800

FRONTIER (Raja Puri Dwarka) (Mangolpuri) 9711575950 011-45559555

WEST DELHI DEEP

SOUTH DELHI SHUBAN SAI (Mathura Road, MCIE)

9354925622

KONCEPT (Green park) 8750217777

TRIUMPH (Near YMCA Chowk) 9643400505

BOHRA (Neelam Bata Road)

8800011100

FARIDABAD

JRD NIMBUS (Sector-5) 9289244878

CAPITAL (Sector-63)

NOIDA

Karma (Sector-49) 9999489444 9289528793

SAFDARJANG (Udyog Vihar-IV) 8860626993

HIMGIRI (Golf Course Road, Sector-53) 8287110854

GURUGRAM

To know more, WhatsApp us or **98447228019** *Terms & Conditions apply. Benefits include cash discount, exchange bonus and benefits for government or corporate employees, whichever is applicable. HMIL reserves the right to withdraw or modify the test drive campaign without prior notice. Visit HMIL website or nearest Dealership for more details. ^As certified by ARAI. ***As per Hyundai internal testing figures. -Depending on the condition of high voltage battery, charger specifications and ambient temperature, the time required for charging the high voltage battery may vary. Complimentary maintenance includes free labour and consumables. Visit your nearest Hyundai dealership for more details. As part of our ongoing effort to better our product experience, we reserve the right to change features & specifications without prior notice. Hyundai urges you to follow traffic rules - these are meant to keep you safe on roads

ਦੀਵਾਲੀ ਮੌਕੇ ਹਲਵਾਈਆਂ ਵੱਲੋਂ ਏਂ ਕੇਸਾਂ 'ਚ ਭਗੌੜਾ ਗੈਂਗਸ਼ਟਰ ਤੇ ਪਨਾਹ ਦੇਣ ਵਾਲਾ ਕਾਬ ਟਰੈਵਲ ਏਜੰਟਾਂ ਤੋਂ ਪੈਸੇ ਵਾਪਸ ਕਰਵਾਉਣ ਲਈ ਕੀਤੀ ਜਾ ਰਹੀ ਲੋਕਾਂ ਦੀ ਲੱਟ

ਹਨੂਰ/20 ਅਕਤੂਬਰ : ਸਾਲ ਵਿਚ ਹਰੇਕ ਦੁਕਾਨਦਾਰ ਦਾ ਕਿਸੇ ਨਾ ਕਿਸੇ ਰੁੱਤ ਵਿਚ -ਇਕ ਵਾਰ ਕੰਮ ਦਾ ਸੀਜਨ ਜਰਰ ਆਉਦਾ ਹੈ ਉਸ ਫੁੱਤ ਦੌਰਾਨ ਦੁਕਾਨਦਾਰਾ ਨੂੰ ਖੂਬ ਕਮਾਈ ਹੁੰਦੀ ਹੈ ਇਸੇ ਤਰ੍ਹਾ ਹਲਵਾਈਆਂ ਦਾ ਸੀਜਨ ਤਿਉਹਾਰਾ ਲਾਗੇ ਹੁੰਦਾ ਹੈ ਖਾਸ ਕਰਕੇ ਦੀਵਾਲੀ ਦਾ ਤਿਉਹਾਰ ਹਲਵਾਈਆ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਦੀਵਾਲੀ ਤੋਂ ਕਾਫੀ ਸਮਾਂ ਪਹਿਲਾ ਹੀ ਹਲਵਾਈ ਆਪਣੀਆ ਤਿਆਰੀਆ ਸੁਰੂ ਕਰ ਦਿੰਦੇ ਹਨ ਹੁਣ ਦੀਵਾਲੀ ਦਾ ਸਮਾਂ ਨਜਦੀਕ ਆ ਜਾਣ ਕਾਰਨ ਹਰੇਕ ਹਲਵਾਈ ਪੂਰੀ ਤਿਆਰੀ ਵਿਚ ਲੱਗਾ ਹੋਇਆ ਹੈ ।

ਲਗਾਤਾਰ ਵੱਧ ਰਹੀ ਮੰਹਿਗਾਈ ਕਾਰਨ ਜਿਥੇ ਆਮ ਖਪਤਕਾਰ ਬੱਚਤ ਕਰਨੀ ਲੋਚਦਾ ਹੈ ਉਥੇ ਦੁਕਾਨਦਾਰ ਇਹ ਲੋਚਦਾ ਹੈ ਕਿ ਇਹੀ ਸਮਾਂ ਹੈ ਉਸ ਦੇ ਕੁਮਾਈ ਕਰਨ ਦਾ ਨੀਕ ਇਹੀ ਸ਼ਾਰਨਾ ਉਪਰ ਚਲਦੇ ਹੋਏ ਜਿਥੇ ਹਲਵਾਈ ਗਹਿਮਾ-ਗਹਿਮੀ ਵਿਚ ਦਿਖਾਈ ਦੇ ਰਹੇ ਹਨ ਉਥੇ ਹਲਵਾਈ ਨਾਲ ਜੜਿਅ ਹੋਇਆ ਧੰਦਾ ਮਨਿਆਈ ਪਾਉਣ ਲਈ ਵਰਤਿਆ ਜਾਣ ਵਾਲਾ ਗੱਤੇ ਦਾ ਡੱਬਾ ਬਣਾਉਣ ਵਾਲੇ ਹਲਵਾਈਆ ਨਾਲੋਂ ਵੀ ਵਧੇਰੇ ਰੱਝੇ ਹੋਏ ਹਨ। ਪਾਪਤ ਜਾਣਕਾਰੀ

ਅਨੁਸਾਰ ਖਾਸ ਕਰਕੇ ਤਿਉਹਾਰਾ ਦੇ ਦਿਨਾ ਵਿਚ ਹਲਵਾਈ ਮਠਿਆਈ ਪਾਉਣ ਲਈ ਡੱਬੇ ਵਿਸ਼ੇਸ਼ ਰੂਪ ਵਿਚ ਤਿਆਰ


ਕਰਵਾਉਂਦੇ ਹਨ। ਆਮ ਲੋਕਾ ਨੂੰ ਸਾਇਦ ਘੱਟ ਪਤਾ ਹੈ ਕਿ ਜਿਸ ਡੱਬੇ ਵਿਚ ਮਠਿਆਈ ਪੈਕਿੰਗ ਕਰਕੇ ਦਿੰਦੀ ਜਾਦੀ ਹੈ,ਉਸ ਦੀ ਪੈਕਿੰਗ ਦਾ ਮੁੱਲ ਦਕਾਨਦਾਰ ਵਧੇਰੇ ਵਸੂਲ ਕਰ ਸਕਦਾ ਹੈ ਪਰ ਇਹ ਨਹੀਂ ਕਿ ਪੈਕਿੰਗ ਨੂੰ ਸਕਦਾ ਹੈ ਪਰ ਇਹ ਨਹੀਂ ਕਿ ਪੈਕਿੰਗ ਨੂੰ ਉਸੇ ਵਸਤੂ ਦੇ ਮੁੱਲ ਵਿਚ ਵੇਚ ਦੇਵੇਂ ਜਿਸ ਤਰ੍ਹਾ ਹਲਵਾਈਆ ਵੱਲੋਂ ਕੀਤਾ ਜਾਂਦਾ ਹੈ ਕਿ ਮਨਿਆਈ ਦਾ ਤੌਲ ਕਰਨ ਸਮੇਂ ਮਨਿਆਈ ਡੱਬੇ ਵਿਚ ਪੈਕ ਕੀਤੀ ਜਾਂਦੀ ਹੈ ਅਤੇ ਉਹ ਡੱਬਾ ਮਿਥੇ ਵਜਨ ਦਾ ਕਰਕੇ ਗਾਹਕ ਦੇ ਹੱਥ ਵਿਚ ਫੜਾ ਦਿੱਤਾ ਜਾਦਾ ਹੈ ਛੋਟੀ ਜਿਹੀ ਮਿਸਾਲ ਦੇ ਤੌਰ 'ਤੇ ਇਸ ਸਮੇ ਆਮ ਹਲਵਾਈ ਵੱਲੋਂ ਵਰਤਿਆ ਜਾਣ ਵਾਲਾ ਡੱਬਾ 130 ਗ੍ਰਾਮ ਤੋਂ ਲੈ ਕਿ 160 ਗਾਮ ਤੱਕ ਦੇ ਵਜਨ ਦਾ ਹੁੰਦਾ ਹੈ ਤਿਉਹਾਰਾ ਮੌਕੇ ਡੱਬੇ ਦਾ ਵਜਨ ਇਸ ਤੋ ਥੋੜ੍ਹਾ ਵਧੇਰੇ ਤਿਆਰ ਕਰਵਾਇਆ ਜਾਦਾ ਹੈ।ਹੁਣ ਮਠਿਆਈ ਇਕ ਕਿਲੋਗ੍ਰਾਮ ਆਮ ਤੌਰ ਤੇ 300 ਰੁਪਏ ਤੋਂ 700 ਰੁਪਏ ਤੱਕ ਪਤੀ ਕਿਲੋਗਾਮ ਆਮ ਮਿਲਦੀ ਹੈ ਹਣ

ਜਿਨ੍ਹੇ ਮੱਲ ਦੀ ਮਠਿਆਈ ਵਿਕਦੀ ਹੈ ਉਸੇ ਮੱਲ ਵਿਚ ਹਲਵਾਈ ਦਾ ਡੱਬਾ ਵੀ

ਵਿਕਦਾ ਹੈ। ਜਦੋ ਕਿ ਆਮ ਡੱਬਾ ਇਕ

ਹਲਵਾਈ ਨੂੰ ਅੱਠ ਤੋਂ ਬਾਰਾ ਰੁਪਏ ਤੱਕ ਪੈਦਾ ਹੈ ਅਤੇ ਵਿਕਦਾ 150 ਗਏ ਤੋਂ 250 ਰੁਪਏ ਕਿਲੇ ਤੱਕ ਦਾ ਹੈ ਅਸਿਧੇ ਤੌਰ ਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਇਕ ਹਲਵਾਈ ਆਮ ਖਪਤਕਾਰ ਪਾਸੇ ਸਿਰਫ ਕੁੱਬੇ ਦੀ ਕੀਮਤ ਹੀ ਤੀਹ ਰ**ਪ**ਏ ਤੋਂ ਪੰਜਾਹ ਰੁਪਏ ਤੱਕ ਵੱਧ ਵਸੂਲਦਾ ਹੈ ਤਾਂ ਅਤਕਬਨੀ ਨਹੀਂ ਹੈ ਹਨੂਰ, ਬੱਸੀਆ, ਰਾਏਕੋਟ ਅਤੇ ਜਗਰਾਓ ਵਿਚ ਲਗਭਗ ਹਾਦਪਟ ਅਤ ਮਗਰਾਦਾ ਵਿਚ ਲਗਭਗ 410 ਤੋਂ ਵਧੇਰੇ ਹਲਵਾਈ ਹਨ। ਇਥੇ ਮਾੜੇ ਹਲਵਾਈ ਦੀ ਮਨਿਆਈ ਦੀ ਖਪਤ ਇਕ ਤੋਂ ਪੰਜ ਕੁਇੰਟਲ ਹਰ ਦੀਵਾਲੀ ਦੇ ਮੌਕੇ ^{ਹੁੰਦੀ} ਹੈ।

ਥੋੜਾ ਉਪਰ ਦੇ ਲੈਵਲ ਵਾਲੇ ਹਲਵਾਈ ਖਪਤ ਦਸ ਤੋਂ ਪੰਦਰਾ ਕੁਇੰਟਲ ਅਤੇ ਏ ਕਲਾਸ ਹਲਵਾਈਆ ਦੀ ਖਪਤ ਸੀਤ ਦੇ ਖਲਾਮ ਚਲਵਾਈਆਂ ਦੀ ਖਪਤ ਦੀਵਾਲੀ ਮੌਕੇ 40 ਤੋਂ 50 ਕੁਇੰਟਲ ਤੱਕ ਹੁੰਦੀ ਹੈ। ਹੁਣ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਹਲਵਾਈ ਸਿਰਫ ਡੱਬੇ ਦੀ ਕੀਮਤ ਵਸੂਲ ਕਰਕੇ ਹੀ ਕਿਥੇ ਤੱਕ ਪਹੁੰਚਦੇ ਹਨ ਤਰਕਸੀਲ ਆਗੂ ਮਾਸਟਰ ਸੂਰਜੀਤ ਸਿੰਘ ਦੌਧਰ ਅਤੇ ਗਰਮੀਤ ਸਿੰਘ ਮੱਲਾ ਨੇ ਪੰਜਾਬ ਸਰਕਾਰ ਤੋ ਹੁਲਗਾਤ ਸਕਾ ਸੰਨ੍ਹਾਂ ਨੇ ਬਜ ਬੋ ਸੰਹਵੇ ਚੈਂਤ ਮੰਗ ਕੀਤੀ ਹੈ ਕਿ ਪ੍ਰਸਾਸਨ ਇਸ ਪਾਸੇ ਧਿਆਨ ਦੇਵੇਂ ਤਾਂ ਜੋ ਖਪਤਕਾਰਾ ਦੀ ਇਸ ਮੰਹਿਗਾਈ ਦੇ ਦੌਰ ਵਿਚ ਕੀਤੀ ਜਾ ਰਹੀ





ਅਸ਼ਵਨੀ ਸ਼ਰਮਾ, ਧੀਮਾਨ

ਬਲਾਚੌਰ/20 ਅਕਤੂਬਰ : ਪੰਜਾਬ ਸਰਕਾਰ ਵੱਲੋਂ ਗੈਗਸਟਾਰ ਅਤੇ ਉਨ੍ਹਾਂ ਦੇ ਸਾਬੀਆ ਦੇ ਖਿਲਾਫ਼ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੀਪੀਐਸ ਕਪਤਾਨ ਮਿਲਜ ਜਦ ਪੀਪੀਅਸ ਕਪਤਾਨ ਪੁਲਿਸ ਮੁਕੇਸ ਕੁਮਾਰ ਵੱਲੋਂ ਜ਼ਿਲ੍ਹਾ ਜਲੰਧਰ ਦੇ ਦੋ ਕੇਸਾ ਵਿੱਚ ਭਗੌੜਾ ਗੈਗਸਟਾਰ ਪਵਨ ਉਰਫ ਮਟਰ ਪੁੱਤਰ ਕਾਲਾ ਵਾਸੀ ਉਪੱਲ ਨੂੰ ਅਤੇ ਉਸਨੂੰ ਪਨਾਹ ਦੇਣ ਵਾਲਾ ਮੋਹਿਤ ਉਰਫ ਮੋਟੀ ਨਿਵਾਸੀ ਬਲਾਚੌਰ ਨੂੰ ਕਾਬੂ ਕੀਤਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਇਸ ਸਖ਼ਧ ਵਿੱਚ ਜਾਣਵਾਰ। ਇੰਦੇ ਹੋਏ ਐਸਐਸਪੀ ਭਗੀਰਕ ਸ਼ੀਨਾਂ ਤੋਂ ਪੁਲਿਸ ਨੂੰ ਲੌੜੀਦਾ ਸੀ। ਪੁੱ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਦੋਨਾ ਨੂੰ ਕਾਬੂ ਕਰਕੇ ਅ ਸੂਚਨਾ ਮਿਲੀ ਸੀ ਕਿ ਮਹਿਤ ਕੁਮਾਰ ਕਾਰਵਾਈ ਸ਼ੁਰੂ ਕਰ ਦਿੱਤੀ।

ਜੋ ਕਿ ਅਪਣੀ ਵਰਨਾ ਕਾਰ ਵਿੱਚ ਘੰਮਦਾ ਹੈ। ਇਸ ਤੇ ਪੁਲਿਸ ਨੂੰ ਯੂਸਦਾ ਹੈ। ਇਸ ਤੇ ਹੁਲਿਸ ਨ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾ ਇਸੇ ਦੌਰਾਨ ਕਥਿਤ ਆਰੋਪੀ ਮੋਹਿਤ ਤੇ ਪਵਨ ਕੁਮਾਰ ਬਲਾਚੌਰ ਦੇ ਨਵਾ ਬੱਸ ਅੱਡਾ ਕੋਲ ਨਾਕਾਬੰਦੀ ਕਰਕੇ ਉਨਾ ਦੀ ਵਰਨਾ ਕਾਰ ਨੰਬਰੀ ਪੀਬੀ 20 ਡੀ 5255 ਨੂੰ ਰੋਕਿਆ ਤੋਂ ਚੈਕ ਕੀਤਾ ਤਾਂ ਮਹਿਤ ਉਰਫ ਮੋਟੀ ਅਤੇ ਪਵਨ ਕੁਮਾਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਥਿਤ ਆਰੋਪੀ ਤੇ 13 ਮੁਕਦਮੇ ਦਰਜ ਹਨ ਜਿਸ ਵਿੱਚ ਲੱਟਾ ਖੋਹਾ. ਕਤਲ ਅਸਲਾ ਐਕਟ ਦੇ ਅਧੀਨ ਦਰਜ ਹਨ ਤੋਂ ਪੁਲਿਸ ਨੂੰ ਲੋੜੀਦਾਸੀ। ਪੁਲਿਸ ਨੇ ਦੋਨਾ ਨੂੰ ਕਾਬੂ ਕਰਕੇ ਅਗਲੀ

ਡੀਐਸਪੀ ਵੱਲੋਂ 1 ਨਵੰਬਰ ਤੱਕ ਏਜੰਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ _ ਭਗਤਾ ਭਾਈਕਾ/20 ਅਕਤਬਰ : ਕਝ ਟਰੈਵਲ ਏਜੰਟਾਂ ਵਲੋਂ ਵਿਦਿਆਰਥੀਆਂ ਅਤੇ ਮਾਪਿਆ ਨਾਲ ਵਿਦੇਸ਼ ਭੇਜਣ ਦ ਝਾਸਾ ਦੇ ਕੇਵੱਡੀ ਠੱਗੀ ਮਾਰਨ ਦੇ ਦੋਸ

ਪੀੜਤ ਪਰਿਵਾਰਾਂ ਵੱਲੋਂ 13ਵੇਂ ਦਿਨ ਵੀ ਧਰਨਾ ਜਾਰੀ

ਵਿਚ ਪੀਤਕ ਪੁਰਿਵਾਰਾਂ ਵਲੋਂ ਵਿਦੇ ਗਏ ਸੰਘਰਸ ਤਹਿਤ ਅੱਜ 13ਵੇਂ ਦਿਨ ਵੀ ਸੰਘਰਸ ਤਹਿਤ ਅੱਜ 13ਵੇਂ ਦਿਨ ਵੀ ਸਥਾਨਕ ਸਹਿਰ ਵਿਖੇ ਧਰਨਾ ਜਾਰੀ ਹੈ। ਪੀੜਤ ਪਰਿਵਾਰਾਂ ਐਕਸਨ ਕਮੇਟੀ ਦੇ ਮੈਂਬਰ ਬੀਬੀ ਕਲਦੀਪ ਕੌਰ ਬਰਾੜ ਨੇ ਦੇਸ ਲਗਾਇਆ ਕਿ ਜਿਨ੍ਹਾਂ ਸਮਾਂ ਪੁਲਿਸ ਪ੍ਰਸਾਸਨ ਉਨ੍ਹਾਂ ਨੂੰ ਇਨਸਾਫ ਨਹੀਦਿੰਦਾ ਤਾ ਉਹ ਆਪਣਾ ਸੰਘਰਸ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਭਗਤਾ ਭਾਈਕਾ ਅਤੇ ਵਾਂਦਰ ਡੋਡ ਨਾਲ ਸਬੰਧਤ ਉਕਤ ਟਰੈਵਲ ਏਜੰਟਾਂ ਵਲੋਂ ਹੁਣ ਇਕੱਲੇਇਕੱਲੇ ਕਰਕੇ ਕੁਝ ਕ ਪੀੜਤ ਪਰਿਵਾਰਾਂ ਨੂੰ ਸੰਘਰਸ ਤੋਂ ਰੋਕਣ ਦੀ ਕੋਸਿਸ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ ਲਗਾਇਆ ਕਿ ਨਾਲ ਕਥਿਤ ਦੋਸੀ ਟਰੈਵਲ ਵਲੋਂਉਨਾਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿਵਾਈਆਂ ਜਾ ਰਹੀਆਂ ਹਨ। ਪਹਿਲੇ ਦਿਨ ਤੋਂ ਹੀ ਪੀੜਤ ਪਰਿਵਾਰਾਂ ਦੇ ਸੰਘਰਸ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਸਮੇਂ ਪੀੜਤ ਨੌਜਵਾਨ ਪਵਨ ਨਿਉਰ ਨੇ ਕਰੇ ਮਨ

ਨਾਲ ਦੱਸਿਆ ਕਿ ਉਸ ਕੋਲ ਜਿਆਦ ਜਮਿਨ ਜਾਇਦਾਦ ਨਹੀਂ ਹੈ, ਉਸਨੇ ਆਪਣੀ ਜਮੀਨ ਗਹਿਣੇਰੱਖ ਕੇ ਏਜੰਟਾਂ ਨੂੰ ਆਪਣਾ ਜਸਮਨ ਗੀਹਟਰਥ ਕ ਦੇਜਟਾ ਨੂੰ ਪੈਸੇ ਦਿੱਤੇ ਸਨ, ਉਸ ਨਾਲ ਠਗੀ ਵੱਜਣ ਦਾ ਪਤਾ ਲੱਗਦਿਆ ਹੀ ਉਸ ਨੇ ਏਜੰਟਾਂ ਤੱਕ ਪਹੁੰਚ ਕੀਤੀ ਤਾ ਉਨ੍ਹਾਂ ਨੇ ਵਸੂਲ ਕੀਤੀ ਰਕਮ ਦੇ ਕੇਸ਼ਹਿਸ ਦੇ ਚੈੱਕ ਦੇ ਦਿੱਤੇ ਗਏ ਸਨ। ਉਸਨੇ ਜਦੋਂ ਚੈੱਕ ਬੈਂਕ ਵਿਚ ਲਗਾਏ ਤਾਂ ਖਾਤੇ ਵਿਚ ਕੁਝ ਨਾ ਹੋਣ ਕਰਕੇ ਚੈੱਕ ਬਾਊਸ ਹੋ ਗਏ, ਇਸੇ ਉਪਰੰਤ ਏਜੰਟ ਭਗਤਾਭਾਈਕਾ ਤੋਂ ਆਪਣਾ ਦਫਤਰ ਚੱਕ ਕੇ ਰਫੂ ਚੱਕਰ ਹੋ ਗਏ। ਪਾਣੀ ਵਾਲੀ ਟੈਂਕੀ ਤੋਂ ਪੀੜਤ ਪਰਿਵਾਰ ਨੂੰ ਉਤਾਰਨ ਸਮੇਂ ਸ. ਆਸਵੰਤ ਸਿੰਘ ਡੀਐਸਪੀ ਫਲ ਵਲੋਂ ਉਕਤ ਟਰੈਵਲ

ਪਰਿਵਾਰਾਂ ਦੇ ਬਿਆਨਾਂ ਅਧਾਰਤ ਵਾੱ ਵੱਖ ਮਕੱਦਮੇ ਦਰਜ ਕਰਨ ਦਾ ਵੀ ਭਰੋਸ ਦਿੱਤਾ ਗਿਆ। ਪੀੜਤ ਪਰਿਵਾਰਾਂਨ ਕਿਹਾ ਕਿ ਇਨਸਾਫ ਮਿਲਣ ਤੱਕ ਉਨ੍ਹਾਂ ਦਾ ਸੰਘਰਸ ਜਾਰੀ ਰਹੇਗਾ। ਪੁਲਿਸ ਪ੍ਰਸਾਸਨ ਵਕੋਂ ਦਿੱਤੇ ਗਏ ਭਰੋਸੇ ਅਨੁਸਾਰ ਕੁਝ ਨਾ ਹੋਣ ਦੀ ਸੂਰਤ ਵਿਚਪੁਲਿਸ ਸਟੇਸਨ ਦਾ ਘਿਰਾਓ ਅਤੇ ਮੁੱਖ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਗਿਆ।ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਰਿਤੇਸ ਕੁਮਾਰ ਰਿਕੂ, ਗੁਰਪ੍ਰੀਤ ਸਿੰਘ ਭਗਤਾ ਪੰਜਾਬ ਕਿਸਾਨ ਯੂਨੀਅਨ ਦੇ ਆਰੂ ਹਰਬੰਸਸਿੰਘ ਕੋਠਾ ਗੁਰੂ, ਬੂਟਾ ਸਿੰਘ ਕੋਠਾ ਗੁਰੂ, ਬੇਅੰਤ ਸਿੰਘ ਬਰਾੜ, ਮੋਹਨ ਲਾਲ ਤਾਂਗੜੀ, ਸੁਖਮੰਦਰ ਸਿੰਘ ਗਰਸਰ ਸਮੇਤ ਗੜੀ, ਸੁਖਮੰਦਰ ਸਿੰਘ ਗੁਰੂਸਰ ਸਮੇਤ

ਸਫੈਦ ਹਾਥੀ ਸਿੱਧ ਹੋ ਰਹੀ ਡਾਕ ਵਿਭਾਗ ਦੀ ਇੰਟਰਨੈੱਟ ਸੇਵਾ 8-9 ਦਿਨ ਬੀਤ ਜਾਣ 'ਤੇ ਵੀ ਪਰਾਣਾ ਸ਼ੋਅ ਹੋ ਰਿਹਾ ਰਜਿਸਟਰ ਡਾਕ ਦਾ ਸਟੇਟਸ

ਵਿਪਨ ਗਰੋਵਰ

ਫਤਹਿਗੜ ਪੰਜਤਰ/20 ਅਕਤਬਰ ਫਤਰਿਹਾਕੂ ਪਜਤੂਰ/20 ਅਖਤੂਰਰ : ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਡਾਕ ਵਿਭਾਗ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਇੰਟਰਨੈੱਟ ਨਾਲ ਦਾ ਬਣਾਉਣ ਅਤੇ ਇਟਰਨ ਨੂੰ ਨਾਲ ਜੋੜੇ ਜਾਣ ਸਬੰਧੀ ਅਨੇਕਾਂ ਦਾਅਵੇ ਕਰ ਰਹੀ ਹੈ ਪ੍ਰਤੂੰ ਦੂਸਰੇ ਪਾਸੇ 8-9 ਦਿਨ ਬੀਤ ਜਾਣ ਤੇ ਵੀ ਡਾਕ ਵਿਭਾਗ ਦੇ ਮੁਲਾਜ਼ਮਾਂ ਦੀ ਕਥਿਤ ਅਣਗਹਿਲੀ ਦੇ ਕਾਰਣ ਰਜਿਸਟਰ ਡਾਕ ਦਾ ਸਟੇਟਸ ਪੁਰਾਣਾ ਹੀ ਸ਼ੋਅ ਹੋ ਰਿਹਾ ਹੈ। ਦੇਸ਼ ਸੇਵਕ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰਾਉਵਾਲ ਦੇ ਕਿਸਾਨ ਸ਼ਿੰਗਾਰਾ ਸਿੰਘ ਨੇ ਇੱਕ ਆਰਟੀਆਈ ਨਾਲ ਸਬੰਧਿਤ ਪੱਤਰ ਉਪ ਰਜਿਸਟਰਾਰ ਕੋਆਪਰੇਟਿਵ ਵਿਭਾਗ ਦੇ ਦਫਤਰ ਵਿਖੇ ਫਤਹਿਗੜ੍ਹ ਪੰਜਤੂਰ ਦੇ ਡਾਕਘਰ ਤੋਂ ਮਿਤੀ 07

ਅਕਤੂਬਰ 2022 ਨੂੰ ਆਰਪੀ 885267587 ਆਈਐਨ ਤਹਿਤ ਬੱਕ ਕਰਵਾਇਆ ਸੀ। ਜਾਣਕਾਰੀ ਮੁਤਾਬਕ ਸਬੰਧਿਤ ਪੱਤਰ ਡਾਕ ਵਿਭਾਗ ਦੀ ਸਾਈਟ ਤੇ 19 ਅਕਤਬਰ ਨੂੰ ਵੀ 10 ਅਕਤੂਬਰ ਵਾਲਾ ਪੁਰਾਣਾ ਸਟੇਟਸ ਔਨ ਹੋਲਡ ਸ਼ੇਅ ਕਰ ਰਿਹਾ ਹੈ । ਉਧਰ ਪੱਖ ਜਾਣਨ ਲਈ

ਪੋਸਟ ਮਾਸਟਰ ਜ਼ਿਲਾ ਮੋਗਾ ਨਾਲ 01636-222367 ਫੋਨ 'ਤੇ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੇ ਜਾਣ ਤੇ ਉਹਨਾਂ ਫੋਨ ਰਿਸੀਵ ਕਰਨਾ ਜ਼ਰੂਰੀ ਨਹੀਂ ਸਮਝਿਆ। ਉਧਰ ਖੇਤਰ ਦੇ ਖਪਤਕਾਰਾਂ ਨੇ ਮੁੱਖ ਪੁਸਟ ਮਾਸਟਰ ਜਨਰਲ ਪੰਜਾਬ ਸਰਕਲ ਪਾਸੇ ਡਾਕ ਵਿਭਾਗ ਵਿੱਚ ਇਸ ਸਬੰਧੀ ਸੁਧਾਰ ਲਈ ਲੋੜੀਂਦੇ ਸਖਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਦਰਪੇਸ਼ ਪ੍ਰੇਸ਼ਾਨੀ ਤੋਂ ਸਜਾਅ ਹੋ ਸਕੇ।

ਇਤਿਹਾਸਕ ਫੈਸਲੇ ਲਏ ਜਾ ਰਹੇ : ਸ਼ੰਕਰ ਕਟਾਰੀਆ

ਵਿਖੇ ਬਲਾਕ ਮੁੱਖੂ ਦੇ ਵੱਖ ਵੱਖ ਪਿੰਡਾਂ

ਦੇ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ ਪਹਿਲੀ ਕਿਸਤ ਦੇ ਚੈਂਕ



ਮੱਖੁ/20 **ਅਕਤੂਬਰ** : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਜਿੱਤਾਂ ਲਈ ਇਤਿਹਾਸਕ ਵੈਸਲੇ ਲਏ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਪਰੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ

ਤਰ੍ਹਾਂ ਦੀਆਂ ਸਹੂਲਤਾਂ ਬਗੈਰ ਕਿਸੇ ਭੇਦਭਾਵ ਤੋਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤਾਜਾ ਮਿਸਾਲ ਬਲਾਕ ਮੱਖੂ ਦੇ ਅਧੀਨ ਵੱਖ ਵੱਖ ਪਿੰਡਾਂ 'ਚ 50 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪੱਰ ਮਕਾਨ ਬਣਾਉਣ ਲਈ ਪਹਿਲੀ ਕਿਸਤ ਦੇ ਚੈੱਕ ਵੰਡੇ ਗਏ ਹਨ। ਇਸੇ ਤਰਾਂ ਹੀ ਸਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਇਕਬਾਲਜੀਤ ਸਿੰਘ ਸੰਕਰ ਕਟਾਰੀਆ ਸਪੁੱਤਰ ਵਿਧਾਇਕ ਨਰੇਸ ਕਟਾਰੀਆ ਵੱਲੋਂ ਪਧਾਨ ਮੰਤਰੀ ਅਵਾਸ ਯੋਜਨਾ ਤਹਿਤ ਦਵਤਰ ਸਲਾਹ

ਸੰਧ ਬੀ ਡੀ ਪੀ ਓ ਮੁੱਖ, ਜਰਨੈਲ ਸਿੰਘ ਸੰਧੂ, ਕਾਬਲ ਸਿੰਘ ਬੂਟੇਵਾਲਾ, ਅਮਨ ਸੰਧੂ, ਬੱਬੂ ਕੁੱਤਬਪੁਰ, ਰਣਜੀਤ ਸਿੰਘ ਰਾਣਾ ਬਾਹਰਵਾਲੀ, ਅਜੇ ਕੰਧਾਰੀ, ਸੰਦੀਪ ਠਕਰਾਲ ਆਦਿ ਹਾਜਰ ਸਨ।

ਜ਼ਿਲ੍ਹਾ ਭਾਸ਼ਾ ਦਫ਼ਤਰ ਮੋਗਾ ਵੱਲੋਂ ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ

ਨਾਲ ਗੱਲਬਾਤ ਕਰਦਿਆਂ ਸੰਕਰ ਕਟਾਰੀਆ ਨੇ ਕਿਹਾ ਕਿ ਆਮ ਆਦਮੀ

ਪਾਰਟੀ ਵੱਲੋਂ ਪੰਜਾਬ ਵਾਸੀਆਂ ਨੂੰ ਹਰੇਕ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਹਿੱਤਾਂ ਲਈ ਝੋਨੇ ਦੀਆਂ ਗੱਠਾਂ ਨਾਲ ਭਰੇ ਟਰੈਕਟਰ-ਟਰਾਲੀ ਨੂੰ ਲੱਗੀ ਅੱਗ ਸੜਕ ਕਿਨਾਰੇ ਖੜ੍ਹਾ ਮੋਟਰਸਾਇਕਲ ਸੜ੍ਹ ਕੇ ਸੁਆਹ

ਪਿੰਡ ਦੇਦਾ ਤੋਂ ਸਖਨਾ ਅਬਲ ਰੇਡ 'ਤੇ ਇੱਕ ਝੋਨੇ ਦੀ ਪਰਾਲੀ ਦੀਆਂ ਗੱਠਾਂ ਅਤੇ ਗਿੱਦੜਬਾਹਾ ਤੋਂ ਫਾਇਰ ਬ੍ਰਿਗੇਡ ਗੱਡੀ ਸਮੇਂ ਸਿਰ ਪਹੁੰਚਣ ਕਾਰਨ

ਵੱਡਾ ਹਾਦਸਾ ਟਲ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਤੁਹਾਈਵਰ ਰੇਸ਼ਮ ਸਿੰਘ ਅਤੇ ਉਸ ਦੇ ਸਾਥੀ ਖੇਤ ਵਿੱਚੋਂ ਝੋਨੇ ਦੀਆਂ ਗੱਠਾਂ ਨਾਲ ਭਰਿਆ ਟੈਕਟਰ-ਟਰਾਲਾ ਜਦ ਖੇਤ 'ਜੋਂ ਬਾਹਰ ਸੜਕ ਵੱਲ ਲਿਜਾ ਰਹੇ ਸਨ ਤਾਂ ਖੇਤ ਐਦਰ ਲੱਗੇ ਬਿਜਲੀ ਦੇ ਖੰਭਿਆਂ ਦੀਆਂ ਨੀਵੀਆਂ ਤਾਰਾਂ ਨਾਲ ਟਰਾਲੇ 'ਤੇ ਲੱਦੀਆਂ ਪਰਾਲੀ ਦੀਆਂ ਗੱਠਾਂ ਲੱਗਣ ਨਾਲ ਬਿਜਲੀ ਦਾ

ਲੱਗ ਗਈ। ਜਿਸ ਦਾ ਪਤਾ ਨੇੜੇ ਖੇਤਾਂ 'ਚ ਕੰਮ ਕਰ ਰਹੇ ਟ੍ਰੈਕਟਰ-ਟਰਾਲੀ ਦੇ ਡਰਾਈਵਰ ਦੇ ਸਾਥੀਆਂ ਨੂੰ ਲੱਗ ਗਿਆ ਤਾਂਉਨਾਦੇ ਰੌਲਾ ਪਾਉਣ 'ਤੇ ਡਰਾਈਵਰ ਨੇ ਗੱਠਾਂ

ਪਾਉਣ 'ਤੇ ਡਰਾਈਵਰ ਨੇ ਗਠਾ ਨਾਲ ਭਰਿਆ ਟ੍ਰੈਕਟਰ-ਟਰਾਲੀ ਭਜਾ ਕੇ ਖੇਤ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਗਭਗ ਇੱਕ ਕਿਲੋਮੀਟਰ ਕੀਤੀ ਤੋਂ ਲਗਭਗ ਇਕ ਕਿਲਸਟਿਰ ਤੱਕ ਪਰਾਲੀ ਦੀਆਂ ਅੱਗ ਲੱਗੀਆਂ ਗੱਠਾਂ ਸੜਕ 'ਤੇ ਡਿੱਗ ਗਈਆਂ, ਜਿਸ ਨਾਲ ਚਾਰੇ ਪਾਸੇ ਧੂੰਏ ਦਾ ਗੁਬਾਰ ਫੈਲ ਗਿਆ ਅਤੇ ਇੱਕ ਵਾਰ ਤਾਂ ਪਰੀ

ਉਨ੍ਹਾਂ ਦੱਸਿਆ ਕਿ ਗਿੱਦੜਬਾਹ 'ਆਈ ਫਾਇਰ ਬਿਗਰੇਡ ਗੱਡੀ ਲੈ ਕੇ ਆਏ ਕੈਵਰਜੀਤ ਸਿੰਘ ਅਤੇ ਪੂਰੀ ਟੀਮ ਨੇ ਵੱਡੀ ਜੱਦੋ-ਜਹਿਦ ਤੋਂ ਟੀਮ ਨ ਵੰਡੀ ਜਦਿ-ਜੀਹਦ ਤਾਂ ਬਾਅਦ ਅੱਗ 'ਤੇ ਕਾਬੂ ਪਾਇਆ, ਜਿਸ ਨਾਲ ਖੇਤਾਂ 'ਚ ਖੜ੍ਹੀ ਝੋਨੇ ਦੀ ਫਸਲ ਬਚ ਗਈ, ਪਰ ਇਸ ਅੱਗ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਬਲਦੇਵ ਸਿੰਘ ਦਾ ਸੜਕ ਕਿਨਾਰੇ

ਸ਼ਿਵਾਲਿਕ ਦੀਆਂ ਪਹਾੜੀਆਂ ਥੱਲੇ ਚੱਲ ਰਿਹਾ ਸਕੂਲ ਵਰਦਾਨ ਸਾਬਤ ਹੋ ਰਿਹੈ



ਅਕਤੂਬਰ : ਸ਼ਿਵਾਲਿਕ ਹਿਲਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੌਅਰ ਮਜਾਰੀ (ਖੇੜਾ ਕਲਮੋਟ) ਵਿਖੇ ਬੱਚਿਆਂ ਦੇ ਮਾਪਿਆਂ ਪ੍ਰਿਸੀਪਲ ਅਤੇ ਸਕੂਲ ਸਟਾਫ ਦੀ ਵਿਸ਼ੇਸ਼

ਇਸ ਮੌਕੇ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਰਿਆਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਨਮੋਹਕ ਸ਼ਿਵਾਲਕ ਦੀਆਂ ਸੰਦਰ ਪਹਾੜੀਆਂ ਥੱਲੇ ਚਲ ਰਿਹਾ ਸਕਲ

ਵੀ ਵਧੀਆ ਪੜ੍ਹਾਈ ਕਰਵਾ ਰਹੇ ਹਾਂ। ਇਸ ਸਕੂਲ ਤੋਂ ਪੜ੍ਹਕੇ ਵਿਦਿਆਰਥੀ ਡਾਕਟਰ, ਇਜੀਨੀਅਰ, ਐਮ ਐਸ ਸੀ, ਬੀ ਐਸ ਸੀ. ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਕਰ ਚੁੱਕੇ ਹਨ ਅਤੇ ਕਰ ਵੀ ਰਹੇ ਹਨ। ਸਕੂਲ ਸਟਾਫ ਦੀ ਸਖਤ ਮਿਹਨਤ ਹੋਣ ਕਰਕੇ ਦੋ ਬੱਚੇ ਨਵੇਦਿਆ ਸਕੂਲ ਅਤੇ ਤਿੰਨ ਬੱਚੇ ਮੈਟੋਰੀਅਸ ਸਕੂਲ ਵਿੱਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ

ਕੇਸ਼ਵ ਅਤੇ ਵਿਦਿਆਰਥਣ ਸ਼ਰੂਤੀਕਾ ਕਿਸੇ ਚੈਰੀਟੇਬਲ ਤੋਂ ਘੱਟ ਨਹੀਂ ਹੈ। ਨਵੇਂਦਿਆ ਸਕੂਲ ਸੰਧੂਆਂ ਲਈ ਚੁਣੇ ਗਏ ਕਿਉਂਕਿ ਬੱਚਿਆਂ ਤੋਂ ਘੱਟ ਫੀਸ ਲੈ ਕੇ ਹਨ ਅਤੇ ਦਸਵੀਂ ਕਲਾਸ ਦੀਆਂ

ਮੈਟੋਰੀਅਸ ਸਕੂਲ ਲਈ ਚੁਣੀਆਂ ਗਈਆਂ ਹਨ। ਇੱਥੇ ਹੀ ਬੱਸ ਨਹੀਂ ਹੈ, ਬੱਚੇ ਖੇਡਾਂ ਵਿੱਚ ਵੀ ਮੱਲਾਂ ਮਾਰ ਰਹੇ ਹਨ। ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਨੂੰ ਵੀ ਤਰਜੀਹ ਦਿੰਦੇ ਹੋਏ ਲੌਂਗ ਜੰਪ ਵਿੱਚ ਵਿਦਿਆਰਥੀ ਵੇਸ ਉੱਚ ਸਥਾਨ ਹਾਸਲ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਹਵਾਦਾਰ ਬਿਲਡਿੰਗ ਅਤੇ ਵਧੀਆ ਖੇਡ ਮੈਦਾਨ ਵੀ

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਤਿੰਨ ਵਰਗਾਂ ਵਿਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚੋਂ ਵਰਗ 'ੳ' ਵਿਚ ਜਮਾਤ ਛੇਵੀਂ ਤੋਂ ਅੱਠਵੀ, ਵਰਗ 'ਅ' ਵਿਚ ਜਮਾਤ ਨੌਵੀਂ ਤੋਂ ਬਾਰ੍ਹਵੀਂ ਅਤੇ ਵਰਗ 'ੲ' ਵਿਚ ਗਰੈਜੁਏਸ਼ਨ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਲਿਖਤੀ ਰੂਪ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚੋਂ ਵਰਗ 'ੳ' ਵਿਚੋਂ ਕ੍ਰਿਤਿਕਾਸ.ਕੰ.ਸ.ਸ.ਸ. ਮੋਗਾ ਨੇ ਪਹਿਲਾ, ਜਸ਼ਨਪੀਤ ਕੌਰ ਸਰਕਾਰੀ ਹਾਈ ਸਕੂਲ ਸੇਖਾਕਲਾਂ ਨੇ ਦੂਸਰਾ ਅਤੇ ਭੂਮੀ ਦਾਸ ਸ.ਕੰ.ਸ.ਸ.ਸ. ਮੋਗਾ ਨੇ ਤੀਸਰਾ ਸਥਾਨ ਹਾਸਲ ਕੀਤਾ।

ਪ ਜੰਗਾ ਸਿੰਘ ਨਾਰੰਗ ਮੌਗਾ /20 ਅਕਤੂਬਰ : ਮਾਣਯੋਗ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਭਰ ਵਿਚ ਸਕਲਾਂ/ਕਾਲਜਾਂ ਦੇ ਵਿਦਿਆਰਥੀਆਂ -ਜੂਰਾਸ ਨਜ਼ਾਰ ਦਰਮਿਆਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਦੌਰਾਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਦੁਆਰਾ ਇਸ ਦੇ ਦਫ਼ਤਰ ਮੋਗਾ ਵਿਖੇ ਪ੍ਰਸ਼ਨੌਤਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

ਸ.ਕੈ.ਸ.ਸ.ਸ. ਮੋਗਾ ਨੇ ਪਹਿਲਾ, ਸਾਨੀਆਸ.ਹ.ਸ. ਸੇਖਾਕਲਾਂ ਨੇ ਦੁਸਰਾ ਅਤੇ ਹਰਲੀਨ ਕੌਰ ਸ.ਹ.ਸ. ਸੇਖਾਕਲਾਂ ਤੇ ਰਹਨਾਨ ਕਰ ਸ.ਹ.ਸ. ਸਕਾਕਲ ਤੀਸਰਾ ਸਥਾਨ ਹਾਸਲ ਕੀਤਾ। ਵਰਗ 'ੲ' ਵਿਚੋ

ਅਮਰਿੰਦਰ ਸਿੰਘ ਸਰਕਾਰੀ ਕਾਲਜ ਢੁੱਡੀਕੇ ਨੇ ਪਹਿਲਾ, ਅਮਰਜੋਤ ਕੌਰ ਡੀ. ਐੱਮ. ਕਾਲਜ, ਮੋਗਾ ਨੇ ਦੂਸਰਾ ਅਤੇ ਰੰਜਨਾ ਸਰਕਾਰੀ ਕਾਲਜ ਢੁੱਡੀਕੇ ਨੇ ਤੀਸ਼ਗਾ ਸਥਾਨ ਹਾਸਲ ਕੀਤਾ। ਨ ਤੁਸਿਰਾ ਸਥਾਨ ਹਾਸਲ ਕਾਤਾ। ਇਨਾਮ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਸਮਾਗਮ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਤੇ ਲਗਨ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਲਈ ਕੋਈ ਵੀ ਮੰਜ਼ਲ

ਹਾਸਲ ਕਰਨੀ ਮੁਸ਼ਕਿਲ ਨਹੀਂ। ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਜਾਰੀ ਸਰਟੀਫਿਕੇਟ ਅਤੇ ਨਕਦ ਰਾਸ਼ੀ ਜਾਰੀ ਸਰਟੀਫਿਕਟ ਅਤ ਨਕਦ ਰਾਸ਼ੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੂੰ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਨ੍ਹਾਂ ਵਿਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਵਿਚ ਪੂਰੀ ਤਿਆਰੀ ਨਾਲ ਹਿੱਸਾ ਲੈਣ ਵਾਸਤੇ ਸ਼ੁਭ ਕਾਮਨਾਵਾਂ ਦਿੱਤੀਆਂ। ਸਮਾਗਮ ਵਿਚ ਪ੍ਸਿੱਧ ਸ਼ਾਇਰ ਅਤੇ ਹੈੱਡਮਾਸਟਰ ਚਰਨਜੀਤ ਸਿੰਘ

ਪੈਨਸ਼ਨਰਾਂ ਤੇ ਮਲਾਜ਼ਮਾਂ ਨੇ ਡੀਸੀ ਲੁਧਿਆਣਾ ਨੂੰ ਰੋਸ ਪੱਤਰ ਦਿੱਤਾ

ਸਮਰਾਲਾ/20 ਅਕਤੂਬਰ : ਪੰਜਾਬ-ਯੂ.ਟੀ. ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝੇ ਫਰੈਂਟ ਦੇ ਕਨਵੀਨਰ ਪ੍ਰੇਮ ਸਾਗਰ ਸਰਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੇ ਭੱਦੇ ਵਤੀਰੇ ਅਤੇ ਬੇ-ਰੁਖੀ ਕਾਰਨ ਮਜ਼ਬੂਰੀ ਬਸ ਅਤੇ ਬੌ-ਰੁਪੀ ਕਾਰਨ ਮਜ਼ਬੂਰੀ ਬਸ ਪੰਨਸ਼ਨਗਾਂ ਅਤੇ ਮੁਲਾਜ਼ਮਾਂ ਨੇ ਮਾਨਯੋਗ ਡੀ.ਸੀ. ਲੁਧਿਆਣਾ ਦੇ ਦਫ਼ਤਰ ਸਾਹਮਣੇ 2 ਵਜੇ ਵਾਡੇ ਇਕਨੇ ਨੂੰ ਸੰਬੰਧਨ ਕਰਨ ਪਿੱਛੇ ਡਸ ਪੱਤਰ ਦਿੱਤਾ। ਜਿਸ ਵਿੱਚ ਪੂਰੇ ਜ਼ਿਲ੍ਹੇ ਦੇ ਆਗੂ ਸ਼ਾਮਲ ਹੋਏ। ਪੈਨਸ਼ਨਰਜ਼ ਭਵਨ ਦੇ ਚੇਅਰਮੈਨ ਸੂਰਜੀਤ, ਨਿਰਮਲ ਸਿੰਘ, ਦਰਸ਼ਨ ਸਿੰਘ ਉਟਾਲ, ਦਰਸ਼ਨ, ਮੁੱਪ ਨਾਲ ਅਤੇ ਕਲਵਾਂਤ ਗਲਨ, ਪੇਮ ਨਾਥ ਅਤੇ ਕਲਵੰਤ ਰਾਏ

ਸਨ। ਸਰਕਾਰ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਭਵਨ ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਪੈਨਸ਼ਲਰਜ਼ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਫਰੇਟ ਵੱਲੋਂ 5 ਮੀਟਿਗਾਂ ਕੀਤੀਆਂ ਜਿਨ੍ਹਾਂ ਵਿੱਚ 2.59 ਨੂੰ ਲਾਗੂ ਕਰਨਾ ਕੇਂਦਰ ਵਾਂਗ 38 ਪ੍ਰਤੀਸ਼ਤ, ਮਹਿੰਗਾਈ ਭੱਤਾ ਦੇਣਾ, ਕੈਸ਼ਲੇਸ ਸਿਸਟਮ ਆਫ਼ ਟਰੀਟਮੈਂਟ ਨੂੰ ਸਾਬਕਾ ਫ਼ੌਜੀਆਂ ਵਾਂਗ ਲਾਗੂ ਕਰਨਾ, ਸਾਰੇ ਸਬੰਧਤ ਬਕਾਇਆ ਦਾ ਭੁਗਤਾਨ ਕਰਨ ਲਈ ਹੁਕਮ ਜਾਰੀ ਮਾਲ ਵਿੱਤ ਮੰਤਰੀ ਨੇ ਹੁਣ ਤੱਕ ਹੁਕਮ ਜ਼ਰੀ ਨਹੀਂ ਕੀਤੇ। ਜਿਸ ਲਈ ਪੰਜਾਬ ਦੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।



ਹੈ। ਇਸ ਮੌਕੇ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ। ਵਰਗ 'ਅ' ਵਿਚੋਂ ਸੰਧਿਆ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੋਹਾਲੀ ਅੱਗੇ ਰੋਸ ਪ੍ਰਦਰਸ਼ਨ

ਨਵਾਂ ਗਾਓ/20 ਅਕਤੂਬਰ : ਪੰਜਾਬ-ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਦੀ ਅਗਵਾਈ ਵਿੱਚ ਡੀਸੀ ਦਫਤਰ ਮੋਹਾਲੀ ਵਿਖੇ ਪੰਜਾਬ ਸਰਕਾਰ ਨੂੰ ਮੁਲਾਜ਼ਮ ਮੰਗਾ ਚੇਤੇ ਕਰਵਾਉਣ ਲਈ ਅਰਥੀ ਫੂਕ ਮੁਜ਼ਾਹਰਾ ਕਰਕੇ ਯਾਦ ਰੋਸ ਪੱਤਰ ਸੰਬਾ ਕਨਵੀਨਰ ਕਰਮ ਸਿੰਘ ਹਨੀਆਂ ਸਮਦੇਵ ਸੈਣੀ ਸਾਜ਼ ਸਿੰਘ ਧਨਾਆਂ, ਸੁਖਦਵ ਸਣਾ, ਬਾਜ ਸਿਘ ਖਹਿਰਾ, ਐਨ ਡੀ ਤਿਵਾੜੀ, ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਐਸ ਡੀ ਐਮ ਮੋਹਾਲੀ ਨੂੰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਦੇ ਸਾਰੇ ਜਿਲਾ ਹੈਡਕੁਆਟਰਾ ਤੇ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਜ ਸਾਂਝੇ ਫਰੰਟ ਵੱਲ ਮੁੱਖ ਮੰਤਰੀ ਪੰਜਾਬ ਨੂੰ ਸਮੂਹ ਪੰਜਾਬ ਦੇ ਡੀਸੀ ਸਾਹਿਬਾਨ ਰਾਹੀ ਯਾਦ ਰੋਸ ਪੱਤਰ ਦੇਣ ਮਾਰਧਾਨ ਚੰਗ ਯਾਦ ਚੰਸ ਖਤਰ ਦਦ ਦੀ ਕੜੀ ਵਿੱਚ ਅੱਜ ਜ਼ਿਲ੍ਹਾ ਮੋਹਾਲੀ ਦੇ ਡੀਸੀ ਰਾਹੀ ਪੰਜਾਬ ਸਰਕਾਰ ਦਾ ਅਰਥੀ ਫਕ ਕੇ ਰੋਸ ਪੱਤਰ ਦਿੱਤਾ ਗਿਆ ਮੰਗ

ੂ ਪੱਤਰ ਐਸ ਤੀ ਐਮ ਪੋਹਾਲੀ ਜੀ ਵੱਲੋਂ

ਪ੍ਰਾਪਤ ਕੀਤਾ ਗਿਆ। ਮੁਲਾਜ਼ਮ ਮੰਗਾ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮਾਣ ਭੱਤੇ ਇਨਸੈਨਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ 18000 ਰੁਪਏ ਉਜਰਤ ਅਧੀਨ ਲਿਆਉਣਾ। ਪੈਨਸ਼ਨਰਜ ਨੂੰ 01-01-2016 ਦੇ ਸੋਧੇ ਛੇਵੇਂ ਤਨਖਾਹ

ਕਮਿਸਨ ਅਧੀਨ ਗੁਣਾਂਕ 2:59 ਲਾਗੁ



ਦੀ ਮੌਤ ਹੋ ਚੱਕੀ ਹੈ ਉਹਨਾਂ ਦੀ ਫੈਮਿਲੀ ਪੈਨਸਨ ਜਲਦੀ ਲਗਵਾਉਣੀ।

ਕਰਵਾਉਣਾ, ਮਿਤੀ 1-07-2015 ਤੋਂ ਬਕਾਇਆ ਡੀਏ ਜਾਰੀ ਕਰਵਾਉਣ ਲਈ,1-07-21 ਤੋਂ ਕੇਂਦਰੀ ਪੈਟਰਨ ਦੇ ਡੀਏ 38% ਅਤੇ ਜਨਵਰੀ 2022 ਤੋਂ ਬਕਾਇਆ ਡੀ ਆਰ

ਜਾਰੀ ਰਰਵਾਉਣ ਲਈ। ਰੇਗੂਲਰ ਮੁਲਾਜਮਾਂ ਦੀ ਘੱਟੇ ਘੱਟ ਉਜਰਤ 26000/- ਦੇ ਘੇਰੇ ਵਿੱਚ ਲੈ ਕੇ ਆਉਣਾ। ਬੈਂਦ ਕੀਤੇ ਭੱਤੇ ਸ਼ੁਰੂ ਕਰਵਾਉਣ ਲਈ.

1-01-2016 ਵਿੱਚ ਤਨਖਾਹ ਕਮਿਸਨ ਨੂੰਲਾਗੂ ਕਰਦੇ ਸਮੇਂ 125%ਮਹਿੰਗਾਈ ਨੂੰ ਅਧਾਰ ਬਣਾਇਆ

ਵਿਰੋਧੀ ਨੋਟੀਫਿਕੇਸ਼ਨ ਰੱਦ ਕਰਨ ਸੰਬੰਧੀ ਮਹਿੰਗਾਈ ਭੱਤੇ ਦੀਆਂ ਜ਼ੁਲਾਈ 21 ਅਤੇ ਜਨਵਰੀ 2022 ਦੇ 3% -3% ਦੇ ਬਕਾਏ ਅਤੇ ਜੁਲਾਈ ਦੇ ਕੇਂਦਰ ਪੈਟਰਨ ਤੇ 4% ਡੀਏ ਦੇਣ ਸੰਬੰਧੀ ਸਮੇਤ ਮੁਲਾਜ਼ਮਾਂ ਦੇ ਹੋਰ ਰਹਿੰਦੇ ਬਕਾਏ ਇਕਮੁਸਤ ਦੇਣ ਸੰਬੰਧੀ, ਰੈਗਲਰ ਮਲਾਜਮ ਤੇ ਪੈਨਸਨਰਜ ਸਮੇਤ ਕੱਚੇ ਮਲਾਜ਼ਮ, ਮਾਣ ਰਹੂੰਕਰ ਸੁਲਾਜਨ ਤੇ ਖਨਸਨਰਜ ਸਨਤ ਖੇਚ ਸੁਲਾਜ਼ਨ, ਨਾਵ ਭੱਤੇ /ਇਨਸੈਨਟਿਵ ਮੁਲਾਜ਼ਮ, ਪੁਰਾਣੀ ਪੈਨਸਨ ਬਹਾਲੀ, ਮਹਿੰਗਾਈ ਭੱਤੇ ਤੇ ਪਿਛਲੇ ਸਮੇਂ ਦੌਰਾਨ ਮੁਲਾਜਮ ਵਿਰੋਧੀ ਮੇਟੀਫਿਕੇਸਨ ਰੱਦ ਕਰਨ ਸੰਬੰਧੀ ਮੰਗਾ ਸਾਮਿਲ ਸਨ ਅੱਜ ਦੇ ਇਸ ਰੇਸ਼ ਪੱਤਰ ਸ਼ਰਨੇ ਵਿੱਚ ਜ਼ਿਲਾ ਮੋਹਾਲੀ ਦੇ ਸਮਹ ਇਸ ਰੱਸ ਪੰਤਰ ਧਰਨ ਵਿਚ ਜ਼ਿਲਾ ਮਹਾਲੀ ਦ ਸਮੂਹ ਮੁਲਾਜਮ, ਪੰਨਸਨ, ਕੁਕ ਬੀਬਿਆ, ਕੰਦ ਮੁਲਾਜਮ ਨੇ ਪੰਜਾਬ ਸਰਕਾਰ ਦਾ ਅਰਬੀ ਭੂਕ ਕੇ ਰੋਸ ਮੰਗ ਪੰਤਰ ਦਿੱਤਾ। ਇਸ ਮੌਕੇ ਫਰੇਂਟ ਦੇ ਆਗੂ ਰਵਿੰਦਰ ਪੰਪੀ, ਗੁਰਜੀਤ ਸਿੰਘ, ਪ੍ਰੇਮ ਸ਼ਰਮਾ, ਹਰਨੇਕ ਸਿੰਘ ਮਾਵੀ, ਰਾਮ ਕਿਸਨਾ ਪੁਨਰਿਆ, ਰਣਜੀਤ ਸਿੰਘ ਰਬਾਬੀ, ਮਨਪ੍ਰੀਤ ਸਿੰਘ, ਗੁਰਪ੍ਰੀਤ ਪਾਲ ਸਿੰਘ ਸੰਸ਼ਤ ਸੈਂਕੜਿਆਂ ਦੀ ਗਿਣਤੀ ਸਿੰਘ, ਗੁਰਪ੍ਰੀਤ ਪਾਲ ਸਿੰਘ ਸੰਸ਼ਤ ਸੈਂਕੜਿਆਂ ਦੀ ਗਿਣਤੀ ਦੇ ਮੁਲਾਜ਼ਮ, ਕੰਦੇ ਮੁਲਾਜ਼ਮ, ਮਾਣ ਭੱਤਾ ਵਰਕਰ ਅਤੇ ਪੈਨਸ਼ਨਰਜ਼ ਸ਼ਾਮਿਲ ਸਨ।

&MAXIFINANCIAL

	Standalone			Consolidated		
	3 months ended 30.09.2022	3 months ended 30.09.2021	Year ended 31.03.2022	3 months ended 30.09.2022	3 months ended 30.09.2021	Year ended 31.03.2022
Particulars	(Unaudited)	(Unaudited)	(Audited)	(Unaudited)	(Unaudited)	(Audited)
Total income from operations (net)	17,85	14.85	202.06	9,322.59	9.327.37	31,187.58
 Net Profit(loss) for the period (before Tax, Exceptional and/or Extraordinary items) 	7.59	5.13	147.08	73.83	49,89	388.65
 Net Profit(loss) for the period before tax (after Exceptional and/or Extraordinary items) 	7.59	5.13	147.08	73.83	49.89	388.65
 Net Profit(loss) for the period after tax (after Exceptional and/or Extraordinary items) 	4.79	3.53	102.62	61.61	47.65	318.40
 Total comprehensive income for the period (Comprising Profit/(Loss) for the period (after tax) and Other Comprehensive Income (after tax)) 	4.80	3.99	102.98	62.03	45.01	306.49
6. Paid-up equity share capital (Face Value Rs. 2 Per Share)	69.02	69.02	69.02	69.02	69.02	69.02
 Reserves excluding revaluation reserve as per balance sheet of previous accounting year 	•	100	6,680.57	- 5		3,865.59
Earnings per share (of Rs. 2 each) (not annualised) a) Basic (Rs.)	0.14	0.10	2.97	1.49	1.15	7.34
b) Diluted (Rs.)	0.14	0.10	2.97	1.49	1.15	7.34

By Order of the Bo